



Punjab Government Gazette

Published by Authority

No. 11] CHANDIGARH, FRIDAY, MARCH 12, 2021 (PHALGUNA 21, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਿਹਤ ਤੇ ਪਰਿਵਾਰ ਭਲਾਈ ਵਿਭਾਗ

(ਸਿਹਤ-2 ਸ਼ਾਖਾ)

ਅਧਿਸੂਚਨਾ

ਮਿਤੀ 19 ਜਨਵਰੀ, 2021

ਨੰ:03/07/12-4ਸਿ2/402.-ਡਾ: ਮਨਜੀਤ ਸਿੰਘ ਬਾਜਵਾ, ਮੈਡੀਕਲ ਅਫਸਰ, ਮੈਰਿਟ ਨੰ: 20/ਅਸਫ/96, ਸੇਵਾ ਨੰ: 7006, ਸਿਵਲ ਹਸਪਤਾਲ, ਖੰਨਾ ਜ਼ਿਲਾ ਲੁਧਿਆਣਾ ਵਿਰੁੱਧ ਆਪਣੀ ਪਤਨੀ ਦੇ ਹਸਪਤਾਲ ਸੀਰਤ ਨਰਸਿੰਗ ਹੋਮ ਲੁਧਿਆਣਾ ਵਿਖੇ ਗੈਰ ਕਾਨੂੰਨੀ ਤੌਰ ਤੇ ਗਰਭਪਾਤ ਕਰਨ ਕਰਕੇ ਐਫ.ਆਈ.ਆਰ. ਨੰ 135 ਆਫ਼ 29.11.2011 ਦਰਜ ਹੋਈ ਸੀ। ਡਾਕਟਰ ਮਿਤੀ 30.04.15 ਤੋਂ ਮਿਤੀ 13.05.15 ਤੱਕ ਜੇਲ ਵਿੱਚ ਗ੍ਰਿਫਤਾਰ ਰਿਹਾ ਹੈ। ਸਰਕਾਰ ਦੇ ਪੱਤਰ ਨੰ: 19/35/2015-4ਸਿ2/543694/1-6 ਮਿਤੀ 21/07/2015 ਰਾਹੀਂ ਡਾਕਟਰ ਨੂੰ ਜੇਲ ਵਿੱਚ ਰਹਿਣ ਕਾਰਨ ਮਿਤੀ 30.04.15 ਤੋਂ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਇਸ ਉਪਰੰਤ ਡਾਕਟਰ ਵੱਲੋਂ ਦਿੱਤੀ ਪ੍ਰਤੀਬੇਨਤੀ ਦੇ ਸਨਮੁੱਖ ਇਸ ਸਰਤ ਤੇ ਬਹਾਲ ਕਰ ਦਿੱਤਾ ਗਿਆ ਕਿ ਡਾਕਟਰ ਵਿਰੁੱਧ ਦਰਜ ਮੁਕੱਦਮਾ/ਅਨੁਸ਼ਾਸਨੀ ਕਾਰਵਾਈ ਤੇ ਇਸ ਬਹਾਲੀ ਦਾ ਕੋਈ ਅਸਰ ਨਹੀਂ ਪਵੇਗਾ। ਸਰਕਾਰ ਦੇ ਪੱਤਰ ਨੰ: 3/7/2012-4ਸਿ2/3003, ਮਿਤੀ 4/5/2012 ਰਾਹੀਂ ਡਾਕਟਰ ਦੇ ਪ੍ਰਾਈਵੇਟ ਪ੍ਰੈਕਟਿਸ ਕਰਨ ਕਰਕੇ ਉਸ ਦਾ ਐਨ.ਪੀ.ਏ. ਬੰਦ ਕੀਤਾ ਹੋਇਆ ਹੈ। ਇਸ ਉਪਰੰਤ ਮਾਨਯੋਗ ਜੁਡੀਸ਼ੀਅਲ ਮੈਜਿਸਟਰੇਟ, ਫਸਟ ਕਲਾਸ ਲੁਧਿਆਣਾ ਵਲੋਂ ਮਿਤੀ 22.07.16 ਰਾਹੀਂ ਹੇਠ ਲਿਖੇ ਕੰਮੇਟਸ ਦਿੱਤੇ ਹੋਏ ਐਫ.ਆਈ.ਆਰ. 135 ਕੁਐਸ ਕਰ ਦਿੱਤੀ ਗਈ:-

File is taken up to today on the application filed by the complainant for recording his statement. Complainant and 10 have come present. Complainant Dr Sanjiv Hans S/o D.R. Hans Ludhiana got recorded his statement to the effect that he is satisfied with the investigation done by the police and as such he does not want to continue with the present case and has no objection if the cancellation report is accepted. He also placed on record copy of his identity card and he is identified by ASI Kulwinder Singh No. 1683 Ludhiana. Since the complainant has no objection if the report is accepted. as such in view of the statement of the complainant, the instant cancellation report is accepted. Judicial papers be consigned to the record room and police file be sent to the concerned police station.

2. ਭਾਵੇਂ ਡਾਕਟਰ ਵਿਰੁੱਧ ਐਫ.ਆਈ.ਆਰ ਨੰ: 135 ਖਾਰਜ ਕਰ ਦਿੱਤੀ ਗਈ ਹੈ। ਪਰੰਤੂ ਡਾਕਟਰ ਵੱਲੋਂ ਗੈਰ ਕਾਨੂੰਨੀ ਤੌਰ ਤੇ ਗਰਭਪਾਤ ਕਰਨ ਕਰਕੇ ਡਾਕਟਰ ਨੂੰ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਰੂਲਜ਼, 1970 ਦੇ ਨਿਯਮ 8 ਅਧੀਨ ਸਰਕਾਰ ਦੇ ਪੱਤਰ ਨੰ: 03/07/12-4ਸਿ2/1390709/1 ਮਿਤੀ 09.01.2019 ਰਾਹੀਂ ਹੇਠ ਲਿਖੇ ਦੋਸ਼ਾਂ ਕਾਰਨ ਦੋਸ ਸੂਚੀ ਜਾਰੀ ਕੀਤੀ ਗਈ ਸੀ-

- 1) ਗੈਰ-ਕਾਨੂੰਨੀ ਤੌਰ ਤੇ ਗਰਭਪਾਤ ਕਰਨਾ।
- 2) ਪੀ.ਐਨ.ਡੀ.ਟੀ.ਐਕਟ ਦੀ ਉਲੰਘਣਾ ਕਰਨਾ।
- 3) ਹੈਡ ਕੁਆਟਰ ਮੋਨਟੋਨ ਨਾ ਕਰਨਾ।
- 4) ਉੱਚ-ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ।

3. ਡਾਕਟਰ ਵੱਲੋਂ ਦੋਸ ਸੂਚੀ ਦਾ ਉੱਤਰ ਪੇਸ਼ ਕੀਤਾ ਗਿਆ ਜੋ ਕਿ ਤਸੱਲੀਬਖਸ਼ ਨਹੀਂ ਪਾਇਆ ਗਿਆ। ਫਲਸਰੂਪ ਕੇਸ ਵਿੱਚ ਦੋਸ਼ਾ ਦੀ ਸਚਾਈ ਜਾਨਣ ਲਈ ਸਰਕਾਰ ਦੇ ਪੱਤਰ ਨੰ:03/07/19-4ਸਿ2/1449553/1 ਮਿਤੀ 27/03/19 ਰਾਹੀਂ ਸ਼੍ਰੀ ਬੀ.ਆਰ.ਬਾਂਸਲ, ਅਡੀਸ਼ਨਲ ਜਿਲਾ ਅਤੇ ਸੈਸ਼ਨ ਜੱਜ (ਰਿਟਾ:) ਨੂੰ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ। ਪੜਤਾਲੀਆ ਅਫਸਰ ਵੱਲੋਂ ਆਪਣੇ ਪੱਤਰ ਮਿਤੀ 30/09/2019 ਰਾਹੀਂ ਪੜਤਾਲ ਰਿਪੋਰਟ ਸਰਕਾਰ ਨੂੰ ਸੌਂਪਦੇ ਹੋਏ ਡਾਕਟਰ ਵਿਰੁੱਧ ਅੰਸਿਕ ਤੌਰ ਤੇ ਦੋਸ਼ ਸਿੱਧ ਕਰ ਦਿੱਤੇ ਗਏ ਸਨ। ਸਰਕਾਰ ਦੇ ਪੱਤਰ ਨੰ: 19/37/2015-1ਸਿ2/960323/1-5 ਮਿਤੀ 21.04.2017 ਰਾਹੀਂ ਡਾਕਟਰ ਦੀ ਗ੍ਰਿਫਤਾਰੀ ਦਾ ਪੀਰੀਅਡ ਮਿਤੀ 30.04.15 ਤੋਂ ਮਿਤੀ 14.05.15 ਅਤੇ ਗੈਰ ਹਾਜ਼ਰੀ ਦਾ ਪੀਰੀਅਡ ਮਿਤੀ 15.5.15 ਤੋਂ 28.7.15 ਕੁੱਲ 75 ਦਿਨ ਦਾ ਸਮਾਂ ਡਾਇਜਨਾਨ ਤਸੱਵਰ ਕੀਤਾ ਜਾ ਚੁੱਕਾ ਹੈ

4. ਡਾਕਟਰ ਵਿਰੁੱਧ ਪੜਤਾਲੀਆਂ ਅਫਸਰ ਵੱਲੋਂ ਅੰਸਿਕ ਤੌਰ ਤੇ ਦੋਸ਼ ਸਿੱਧ ਕਰਨ ਕਰਕੇ, ਮਿਸਲ ਤੇ ਆਏ ਤੱਥਾਂ ਅਤੇ ਦਸਤਾਵੇਜ਼ਾਂ ਨੂੰ ਵਿਚਾਰਨ ਉਪਰੰਤ ਫੈਸਲਾ ਲਿਆ ਗਿਆ ਕਿ ਡਾਕਟਰ ਨੂੰ ਸਰਕਾਰੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਜਾਵੇ।

5. ਜਾਂਚ ਅਫਸਰ ਦੀ ਰਿਪੋਰਟ ਨੂੰ ਵਿਚਾਰਿਆ ਗਿਆ ਅਤੇ ਸਮਰੱਥ ਅਥਾਰਟੀ ਦੇ ਪੱਧਰ ਤੇ ਕੇਸ ਦੇ ਹਾਲਾਤਾਂ ਨੂੰ ਵਿਚਾਰਨ ਤੇ ਇਸ ਡਾਕਟਰ ਨੂੰ ਸੇਵਾ ਤੋਂ ਡਿਸਮਿਸ ਕਰਨ ਦੀ ਸਜਾ ਦੇਣ ਦਾ ਟੈਨਟੇਟਿਵ ਫੈਸਲਾ ਲੈਂਦੇ ਹੋਏ ਸਰਕਾਰ ਦੇ ਪੱਤਰ ਨੰ:03/07/2012-4ਸਿ2/1024 ਮਿਤੀ 30.06.2020 ਅਤੇ ਪੱ:ਨੰ: 03/07/2012-4ਸਿ2/2029 ਮਿਤੀ 20/08/20 ਰਾਹੀਂ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਤੋਂ ਪ੍ਰਵਾਨਗੀ ਮੰਗੀ ਗਈ ਸੀ। ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਆਪਣੇ ਪੱਤਰ ਨੰ: ਡਿਸ323/2020/ਅ-7/2666 ਮਿਤੀ 10/11/2020 ਰਾਹੀਂ ਡਾਕਟਰ ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

6. ਕੇਸ ਦੇ ਹਾਲਾਤਾਂ ਨੂੰ ਵਿਚਾਰਦੇ ਹੋਏ ਅਤੇ ਜਾਂਚ ਅਫਸਰ ਦੀ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਅਤੇ ਪੰਜਾਬ ਸੇਵਾ ਲੋਕ ਕਮਿਸ਼ਨ, ਪਟਿਆਲਾ ਦੀ ਸਲਾਹ ਨਾਲ ਪੰਜਾਬ ਦੇ ਰਾਜਪਾਲ ਜੀ ਵੱਲੋਂ ਡਾ: ਮਨਜੀਤ ਸਿੰਘ ਬਾਜਵਾ, ਮੈਡੀਕਲ ਅਫਸਰ, ਮੈਰਿਟ ਨੰ: 20/ਅਸਫ/96, ਸੇਵਾ ਨੰ: 7006, ਸਿਵਲ ਹਸਪਤਾਲ, ਖੰਨਾ ਜਿਲਾ ਲੁਧਿਆਣਾ ਨੂੰ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਰੂਲਜ਼ 1970 ਦੇ ਨਿਯਮ 5 (ix) ਵਿੱਚ ਦਰਸਾਈ ਵੱਡੀ ਸਜਾ, ਸਰਕਾਰੀ ਨੌਕਰੀ ਤੋਂ ਡਿਸਮਿਸ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਇਸ ਡਾਕਟਰ ਨੂੰ ਵਾਪਸ ਸਰਕਾਰੀ ਸੇਵਾ ਵਿੱਚ ਆਉਣ ਦਾ ਹੱਕ ਨਹੀਂ ਹੋਵੇਗਾ ਅਤੇ ਇਹ ਵੀ ਆਦੇਸ਼ ਕਰਦੇ ਹਨ ਕਿ ਡਾਕਟਰ ਤੋਂ ਬਾਂਡ ਦੀ ਰਕਮ ਜਾਂ ਹੋਰ ਬਕਾਇਆ ਰਕਮ ਜੇਕਰ ਕੋਈ ਹੋਵੇ, ਵਸੂਲ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਰਹੇਗਾ।

7. ਇਹ ਹੁਕਮ ਤੁਰੰਤ ਲਾਗੂ ਹੋਣਗੇ।

ਚੰਡੀਗੜ੍ਹ
14 ਜਨਵਰੀ, 2021

ਹੁਸਨ ਲਾਲ, ਆਈ.ਏ.ਐਸ.,
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਸਿਹਤ ਤੇ ਪਰਿਵਾਰ ਭਲਾਈ ਵਿਭਾਗ,